

ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਤੇ ਹੋਰ ਖੇਤਰਾਂ ਵਿੱਚ ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਅਤੇ ਪਰੇਸ਼ਾਨੀ ਬਾਰੇ ਸ਼ੀਟ

19 ਜੂਨ 2021 ਤੋਂ ਸ਼ੁਰੂ, ਹਾਂਗਕਾਂਗ ਵਿੱਚ ਸਾਰੀਆਂ ਔਰਤਾਂ ਨੂੰ ਜਿਣਸੀ ਵਿਤਕਰਾ ਆਰਡੀਨੈਂਸ (SDO) ਦੇ ਤਹਿਤ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਅਤੇ ਪਰੇਸ਼ਾਨੀ ਤੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ ਸੁਰੱਖਿਆ ਰੁਜ਼ਗਾਰ ਅਤੇ ਸੰਬੰਧਿਤ ਖੇਤਰਾਂ ਦੇ ਨਾਲ ਹੀ ਦੂਸਰੇ ਖੇਤਰਾਂ ਨੂੰ ਕਵਰ ਕਰਦੀ ਹੈ, ਇਹਨਾਂ ਦੇ ਨਾਮ ਹਨ:



- ਗੁਡਜ਼ ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨਾ
- ਸਿੱਖਿਆ
- ਪਰਿਸਰਾਂ ਦਾ ਪ੍ਰਬੰਧਨ ਅਤੇ ਨਿਪਟਾਰਾ
- ਕਲੱਬਾਂ ਵਿੱਚ ਭਾਗੀਦਾਰੀ
- ਸਰਕਾਰ

ਛਾਤੀ ਤੋਂ ਦੁੱਧ ਪਿਲਾਉਣ ਦੀ ਪਰਿਭਾਸ਼ਾ

SDO ਦੇ ਤਹਿਤ, ਛਾਤੀ ਤੋਂ ਦੁੱਧ ਪਿਲਾਉਣ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ:

- ਇੱਕ ਔਰਤ ਜੋ ਕਿਸੇ ਬੱਚੇ ਨੂੰ ਛਾਤੀ ਤੋਂ ਦੁੱਧ ਪਿਲਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ, ਭਾਵੇਂ ਉਹ ਬੱਚਾ ਉਸ ਦਾ ਜੈਵਿਕ ਬੱਚਾ ਹੈ ਜਾਂ ਨਹੀਂ।
- ਇੱਕ ਔਰਤ ਜੋ ਛਾਤੀ ਤੋਂ ਦੁੱਧ ਕੱਢਣ ਦਾ ਕੰਮ ਕਰ ਰਹੀ ਹੈ।
- ਇੱਕ ਔਰਤ ਜੋ ਆਪਣੀ ਛਾਤੀ ਤੋਂ ਕਿਸੇ ਬੱਚੇ ਨੂੰ ਦੁੱਧ ਪਿਲਾ ਰਹੀ ਹੈ, ਪਰ ਅਜਿਹਾ ਉਹ ਵਿਤਕਰੇ ਦੀ ਕਾਰਵਾਈ ਕਰਨ ਵੇਲੇ ਨਹੀਂ ਕਰ ਰਹੀ ਹੈ।

ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰਾ, ਪਰੇਸ਼ਾਨੀ ਅਤੇ ਅਤਿਆਚਾਰ ਕੀ ਹੁੰਦਾ ਹੈ?

ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰਾ, ਪਰੇਸ਼ਾਨੀ ਅਤੇ ਅਤਿਆਚਾਰ ਵਾਲਾ ਵਿਹਾਰ ਕਈ ਰੂਪਾਂ ਵਿੱਚ ਹੁੰਦਾ ਹੈ।

ਸਿੱਧਾ ਵਿਤਕਰਾ – ਇਸਦਾ ਮਤਲਬ ਹੈ ਕਿ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਨਾਲ ਦੂਸਰੇ ਵਿਅਕਤੀਆਂ (ਭਾਵੇਂ ਛਾਤੀ ਤੋਂ ਦੁੱਧ ਨਾ ਪਿਲਾਉਣ ਵਾਲੀ ਔਰਤ ਜਾਂ ਮਰਦ) ਦੇ ਮੁਕਾਬਲੇ ਤੁਲਨਾਤਮਕ ਹਾਲਾਤਾਂ ਵਿੱਚ ਘੱਟ ਅਨੁਕੂਲ ਵਿਵਹਾਰ ਕਰਨਾ, ਕਿਉਂਕਿ ਉਹ ਔਰਤ ਛਾਤੀ ਤੋਂ ਦੁੱਧ ਪਿਲਾਉਂਦੀ ਹੈ।

ਉਦਾਹਰਣ: ਏਮੀ ਆਪਣੇ ਦੋਸਤਾਂ ਨਾਲ ਇੱਕ ਰੈਸਟੋਰੈਂਟ ਵਿੱਚ ਲੰਚ ਕਰ ਰਹੀ ਹੈ। ਉਹ ਆਪਣੇ ਨਾਲ ਆਪਣੇ ਨਵਜੰਮੇ ਬੱਚੇ ਨੂੰ ਵੀ ਦੋਸਤਾਂ ਨੂੰ ਦਿਖਾਉਣ ਲਈ ਲੈ ਕੇ ਆਈ ਹੈ। ਜਦੋਂ ਉਹ ਆਪਣੇ ਬੱਚੇ ਨੂੰ ਛਾਤੀ ਤੋਂ ਦੁੱਧ ਪਿਲਾਉਣਾ ਸ਼ੁਰੂ ਕਰਦੀ ਹੈ, ਤਾਂ ਇੱਕ ਵੇਟਰ ਆਉਂਦਾ ਹੈ ਅਤੇ ਏਮੀ ਨੂੰ ਕਹਿੰਦਾ ਹੈ, "ਮੈਡਮ, ਤੁਸੀਂ ਰੈਸਟੋਰੈਂਟ ਵਿੱਚ ਛਾਤੀ ਦਾ ਦੁੱਧ ਨਹੀਂ ਪਿਲਾ ਸਕਦੇ ਹੋ। ਮੈਨੂੰ ਮਾਫ ਕਰੋ ਤੁਹਾਨੂੰ ਛੱਡ ਕੇ ਜਾਣਾ ਪਵੇਗਾ।" ਇਹ ਰੈਸਟੋਰੈਂਟ ਦੁਆਰਾ ਏਮੀ ਨੂੰ ਸੇਵਾ ਕਰਨ ਤੋਂ ਇਨਕਾਰ ਕਰਨ ਤੇ ਇੱਕ ਛਾਤੀ ਦਾ ਦੁੱਧ ਪਿਲਾਉਣ ਵਾਲੀ ਔਰਤ ਨਾਲ ਗੈਰ ਕਾਨੂੰਨੀ ਢੰਗ ਨਾਲ ਸਿੱਧਾ ਵਿਤਕਰਾ ਕਰਨ ਵਰਗਾ ਹੈ।

ਅਸਿੱਧਾ ਵਿਤਕਰਾ – ਇਸਦਾ ਮਤਲਬ ਹੈ ਸਾਰੇ ਵਿਅਕਤੀਆਂ 'ਤੇ ਇੱਕ ਸ਼ਰਤ ਜਾਂ ਜ਼ਰੂਰਤ ਲਾਗੂ ਕਰਨਾ, ਇਸਦਾ ਧਿਆਨ ਰੱਖੇ ਬਗੈਰ ਕਿ ਭਾਵੇਂ ਉਹ ਛਾਤੀ ਤੋਂ ਦੁੱਧ ਪਿਲਾਉਂਦੀ ਹੈ ਜਾਂ ਨਹੀਂ, ਪਰ:

- ਜੇ ਇਸਦਾ ਪਾਲਣ ਕਰ ਸਕਦੀ ਹੈ ਉਹਨਾਂ ਛਾਤੀ ਦਾ ਦੁੱਧ ਪਿਲਾਉਣ ਵਾਲੀਆਂ ਔਰਤਾਂ ਦੇ ਅਨੁਪਾਤ ਤੋਂ ਛਾਤੀ ਦਾ ਦੁੱਧ ਨਹੀਂ ਪਿਲਾਉਣ ਵਾਲੇ ਉਹਨਾਂ ਵਿਅਕਤੀਆਂ ਤੋਂ ਕਾਫੀ ਘੱਟ ਹੈ ਜੇ ਇਸਦਾ ਪਾਲਣ ਕਰ ਸਕਦੇ ਹਨ;
- ਇਹ ਸ਼ਰਤ ਜਾਂ ਜ਼ਰੂਰਤ ਜਾਇਜ਼ ਨਹੀਂ ਹੈ; ਅਤੇ
- ਇਹ ਸ਼ਰਤ ਜਾਂ ਜ਼ਰੂਰਤੀ ਇੱਕ ਦੁੱਧ ਪਿਲਾਉਣ ਵਾਲੀ ਔਰਤ ਲਈ ਨੁਕਸਾਨਦੇਹ ਹੋਵੇ, ਕਿਉਂਕਿ ਉਹ ਇਸਦਾ ਅਨੁਪਾਲਣ ਨਹੀਂ ਕਰ ਸਕਦੀ ਹੈ।

ਉਦਾਹਰਣ: ਇੱਕ ਸ਼ਾਪਿੰਗ ਸੈਂਟਰ ਦੀ ਨੀਤੀ ਹੈ ਕਿ ਸੁਵਿਧਾਵਾਂ ਦੀ ਤੇੜ-ਫੇੜ ਜਾਂ ਅਨੁਚਿਤ ਉੱਦੇਸ਼ਾਂ ਵਿੱਚ ਵਰਤੋਂ ਹੋਣ ਤੋਂ ਬਚਾਅ ਲਈ ਇਸਦੇ ਸਾਰੇ ਪਖਾਨੇ ਅਤੇ ਬੱਚਿਆਂ ਦੀ ਦੇਖਭਾਲ ਦੇ ਕਮਰਿਆਂ ਨੂੰ ਹਰ ਸਮੇਂ ਤਾਲਾਬੰਦ ਰੱਖਿਆ ਜਾਵੇ, ਹਾਲਾਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਕੋਈ ਵੀ ਵਿਅਕਤੀ ਜੇ ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ ਉਸ ਨੂੰ ਪ੍ਰਬੰਧਕੀ ਆਫਿਸ ਵਿੱਚ ਜਾ ਕੇ ਕਮਰਿਆਂ ਨੂੰ ਖੋਲ੍ਹਣ ਲਈ ਚਾਬੀ(ਆਂ) ਲੈਣ ਜਾਣਾ ਹੋਵੇਗਾ, ਅਤੇ ਵਰਤੋਂ ਤੋਂ ਬਾਅਦ ਚਾਬੀ ਵਾਪਸ ਕਰਨੀ ਪਏਗੀ। ਇਹ ਨਵਜੰਮੇ ਬੱਚਿਆਂ ਨਾਲ ਜਾਣ ਵਾਲੀਆਂ ਔਰਤਾਂ ਲਈ ਕਾਫੀ ਅਸੁਵਿਧਾਜਨਕ ਹੈ, ਕਿਉਂਕਿ ਮੈਨੇਜਮੈਂਟ ਦਾ ਆਫਿਸ ਪਖਾਨੇ ਅਤੇ ਬੱਚਿਆਂ ਦੀ ਦੇਖਭਾਲ ਵਾਲੇ ਕਮਰਿਆਂ ਤੋਂ ਕਾਫੀ ਦੂਰ ਸਥਿਤ ਹੈ। ਇਸੇ ਤਰ੍ਹਾਂ, ਹਾਲਾਂਕਿ ਪਖਾਨੇ ਅਤੇ ਬੱਚਿਆਂ ਦੀ ਦੇਖਭਾਲ ਵਾਲੇ ਕਮਰਿਆਂ ਨੂੰ ਤਾਲਾਬੰਦ ਰੱਖਣ ਦੀ ਸ਼ਰਤ ਹਰੇਕ ਵਿਅਕਤੀ 'ਤੇ ਲਾਗੂ ਹੁੰਦੀ ਹੈ, ਇਹ ਸੰਭਵ ਹੈ ਕਿ ਇਸਦਾ ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ 'ਤੇ ਨੁਕਸਾਨਦੇਹ ਅਸਰ ਹੁੰਦਾ ਹੈ, ਅਤੇ ਇੱਕ ਗੈਰਕਾਨੂੰਨੀ ਅਸਿੱਧੇ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰਾ ਪੈਦਾ ਕਰਦਾ ਹੈ।

ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਪਰੇਸ਼ਾਨੀ – ਔਰਤਾਂ ਦੁਆਰਾ ਛਾਤੀ ਦਾ ਦੁੱਧ ਪਿਆਉਣ ਸੰਬੰਧੀ ਪਰੇਸ਼ਾਨੀ ਦੇ ਦੋ ਰੂਪ ਹੁੰਦੇ ਹਨ। ਇਹ ਉਸ ਸਮੇਂ ਲਾਗੂ ਹੁੰਦਾ ਹੈ ਜਦੋਂ ਕੋਈ ਵਿਅਕਤੀ ਇਸ ਆਧਾਰ 'ਤੇ ਇੱਕ ਔਰਤ ਨੂੰ ਪਰੇਸ਼ਾਨ ਕਰਦਾ ਹੈ ਕਿ ਔਰਤ ਨਿਮਨਲਿਖਿਤ ਦੁਆਰਾ ਛਾਤੀ ਤੋਂ ਦੁੱਧ ਪਿਲਾਉਂਦੀ ਹੈ:

- **ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਪ੍ਰਤੀ ਅਣਚਾਹਿਆ ਵਿਹਾਰ**

ਜਦੋਂ ਇੱਕ ਵਿਅਕਤੀ ਅਣਚਾਹੇ ਵਿਹਾਰ ਵਿੱਚ ਸ਼ਾਮਲ ਹੁੰਦਾ ਹੈ, ਜੋ ਇੱਕ ਨਿਆਂਪੂਰਨ ਵਿਅਕਤੀ ਸਾਰੀਆਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਨੁਮਾਨ ਲਗਾਉਂਦਾ ਹੈ ਕਿ ਔਰਤ ਉਸ ਵਿਹਾਰ ਨਾਲ ਦੁਖੀ, ਅਪਮਾਨਿਤ ਜਾਂ ਤੋਂ ਡਰੀ ਹੋਏਗੀ।

- **ਪ੍ਰਤੀਕੂਲ ਜਾਂ ਡਰਾਉਣਾ ਮਾਹੌਲ ਬਣਾਉਣਾ**

ਇੱਕ ਵਿਅਕਤੀ ਇਕੱਲਾ, ਜਾਂ ਹੋਰ ਲੋਕਾਂ ਨਾਲ ਮਿਲ ਕੇ ਅਜਿਹੇ ਵਿਹਾਰ ਵਿੱਚ ਸ਼ਾਮਲ ਹੁੰਦਾ ਹੈ ਜੋ ਔਰਤ ਪ੍ਰਤੀ ਪ੍ਰਤੀਕੂਲਜਾਂ ਮਾਹੌਲ ਬਣਾਉਂਦਾ ਹੈ।

ਅਜਿਹੇ ਵਿਹਾਰ ਵਿੱਚ ਇੱਕ ਔਰਤ ਲਈ ਜਾਂ ਉਸ ਦੀ ਮੌਜੂਦਗੀ ਵਿੱਚ ਅਜਿਹਾ ਬਿਆਨ ਦੇਣਾ, ਭਾਵੇਂ ਉਹ ਬਿਆਨ ਜ਼ਬਾਨੀ ਜਾਂ ਲਿਖਤੀ ਰੂਪ ਵਿੱਚ ਹੋਵੇ।

ਉਦਾਹਰਣ: ਜੇਨੀ ਅਤੇ ਉਸ ਦਾ ਪਤੀ ਆਪਣੇ ਨਵਜੰਮੇ ਬੱਚੇ ਨਾਲ ਇੱਕ ਰੈਸਟੋਰੈਂਟ ਵਿੱਚ ਜਾਂਦੇ ਹਨ। ਉਹ ਜਿਵੇਂ ਹੀ ਰੈਸਟੋਰੈਂਟ ਵਿੱਚ ਸੀਟ 'ਤੇ ਬੈਠਦੇ ਹਨ, ਜੇਨੀ ਆਪਣੇ ਬੱਚੇ ਨੂੰ ਛਾਤੀ ਤੋਂ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਜੇਨੀ ਛਾਤੀ ਦਾ ਦੁੱਧ ਪਿਲਾ ਰਹੀ ਹੁੰਦੀ ਹੈ ਉਸ ਨੂੰ ਦੋ ਵੇਟਰ ਉਸ ਦੇ ਬਾਰੇ ਗੱਲ ਕਰਦਿਆਂ ਇਹ ਕਹਿੰਦੇ ਹੋਏ ਸੁਣਾਈ ਦਿੰਦੇ ਹਨ, “.....ਇਹ ਪ੍ਰਿਞਾਯੋਗ ਹੈ ਕਿ ਕਿਵੇਂ ਕੁਝ ਔਰਤਾਂ ਜਨਤਕ ਤੌਰ 'ਤੇ ਛਾਤੀ ਦਾ ਦੁੱਧ ਪਿਲਾਉਣਾ ਚਾਹੁੰਦੀਆਂ ਹਨ” । ਫਿਰ ਇੱਕ ਵੇਟਰ ਜੇਨੀ ਕੋਲ ਆ ਕੇ ਉਸ ਨੂੰ ਕਹਿੰਦਾ ਹੈ,“.....ਸਾਡੇ ਰੈਸਟੋਰੈਂਟ ਵਿੱਚ ਛਾਤੀ ਦਾ ਦੁੱਧ ਪਿਲਾਉਣਾ ਅਸ਼ਲੀਲ ਹੈ ਕਿਉਂਕਿ ਇਸ ਨਾਲ ਦੂਜੇ ਗਾਹਕ ਨਾਰਾਜ਼ ਹੋ ਸਕਦੇ ਹਨ” । ਇਸ ਨਾਲ ਜੇਨੀ ਦੁਖੀ ਅਤੇ ਅਪਮਾਨਿਤ ਮਹਿਸੂਸ ਕਰ ਸਕਦੀ ਹੈ ਅਤੇ ਇਹ ਰੈਸਟੋਰੈਂਟ ਦੀ ਸੇਵਾ ਉਪਭੋਗਤਾ ਵਜੋਂ ਜੇਨੀ ਦੀ ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਗੈਰ ਕਾਨੂੰਨੀ ਪਰੇਸ਼ਾਨੀ ਹੈ।

ਅਤਿਆਚਾਰ – ਇਸਦਾ ਮਤਲਬ ਹੈ ਕਿ ਇੱਕ ਵਿਅਕਤੀ (ਵਿਤਕਰਾ ਕਰਨ ਵਾਲਾ) ਦੂਸਰੇ ਵਿਅਕਤੀ (ਪੀੜਤ ਵਿਅਕਤੀ) ਨਾਲ ਤੁਲਨਾਤਮਕ ਹਾਲਾਤਾਂ ਵਿੱਚ ਘੱਟ ਅਨੁਕੂਲ ਵਿਵਹਾਰ ਕਰਦਾ ਹੈ ਕਿਉਂਕਿ ਉਸ ਪੀੜਤ ਵਿਅਕਤੀ ਨੇ ਨਿਮਨਲਿਖਿਤ ਕੀਤਾ ਹੈ ਜਾਂ ਕਰਨ ਦਾ ਇਰਾਦਾ ਸੀ ਜਾਂ ਉਸ ਦੁਆਰਾ ਅਜਿਹਾ ਕਰਨ ਜਾਂ ਇਰਾਦਾ ਹੋਣ ਦੀ ਆਸ਼ੰਕਾ ਹੈ:

- ਇਲਜ਼ਾਮ ਲਗਾਉਂਦੀ ਹੈ ਕਿ ਵਿਤਕਰਾ ਜਾਂ ਪਰੇਸ਼ਾਨ ਕਰਨ ਵਾਲੇ ਜਾਂ ਹੋਰ ਵਿਅਕਤੀ ਨੇ SDO ਦੇ ਤਹਿਤ ਗੈਰਕਾਨੂੰਨੀ ਤੌਰ 'ਤੇ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰਾ ਕੀਤਾ ਹੈ;

- ਵਿਤਕਰਾ ਜਾਂ ਪਰੇਸ਼ਾਨ ਕਰਨ ਵਾਲੇ ਜਾਂ ਹੋਰ ਵਿਅਕਤੀ 'ਤੇ SDO ਦੇ ਤਹਿਤ ਗੈਰਕਾਨੂੰਨੀ ਢੰਗ ਨਾਲ ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰਾ ਕਰਨ ਲਈ ਕਾਨੂੰਨੀ ਕਾਰਵਾਈ ਕਰਦੀ ਹੈ;
- ਵਿਤਕਰਾ ਜਾਂ ਪਰੇਸ਼ਾਨ ਕਰਨ ਵਾਲੇ ਜਾਂ ਹੋਰ ਵਿਅਕਤੀ 'ਤੇ SDO ਦੇ ਤਹਿਤ ਗੈਰਕਾਨੂੰਨੀ ਢੰਗ ਨਾਲ ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰਾ ਕਰਨ ਲਈ ਕਾਨੂੰਨੀ ਕਾਰਵਾਈ ਕਰਨ 'ਤੇ ਇਸਦੇ ਸੰਬੰਧ ਵਿੱਚ ਸਬੂਤ ਜਾਂ ਜਾਣਕਾਰੀ ਪ੍ਰਦਾਨ ਕਰਦੇ ਹਨ; ਜਾਂ
- ਨਹੀਂ ਤਾਂ ਵਿਤਕਰਾ ਜਾਂ ਪਰੇਸ਼ਾਨ ਕਰਨ ਵਾਲੇ ਜਾਂ ਹੋਰ ਵਿਅਕਤੀ ਦੇ ਸੰਬੰਧ ਵਿੱਚ SDO ਦੇ ਤਹਿਤ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਦੇ ਪ੍ਰਵਾਨਾਂ ਦੇ ਸੰਦਰਭ ਦੇ ਤਹਿਤ ਕੋਈ ਵੀ ਕਾਰਵਾਈ ਕਰਦੇ ਹਨ।

ਉਦਾਹਰਣ: ਜੂਡੀ ਹਾਂਗਕਾਂਗ ਵਿੱਚ ਇੱਕ ਕੰਟ੍ਰੀਕਲੱਬ ਦੀ ਮੈਂਬਰ ਹੈ। ਉਸਨੇ ਅਤੇ ਉਸਦੇ ਪਤੀ ਨੇ ਹਾਲ ਹੀ ਵਿੱਚ ਇੱਕ ਬਾਲ ਬੱਚੇ ਨੂੰ ਗੋਦ ਲਿਆ ਹੈ ਅਤੇ ਆਪਣੇ ਬਾਲ ਨੂੰ ਭੋਜਨ ਕਰਾਉਣ ਲਈ ਕੰਟ੍ਰੀਕਲੱਬ ਵਿੱਚ ਨਾਲ ਲਿਆਉਂਦੇ ਹਨ। ਜਦੋਂ ਜੂਡੀ ਕੰਟ੍ਰੀਕਲੱਬ ਵਿੱਚ ਆਪਣੇ ਬੱਚੇ ਨੂੰ ਛਾਤੀ ਤੋਂ ਦੁੱਧ ਪਿਲਾਉਣਾ ਸ਼ੁਰੂ ਕਰਦੀ ਹੈ, ਤਾਂ ਇੱਕ ਕਰਮਚਾਰੀ ਉਸ ਨੂੰ ਕਹਿੰਦਾ ਹੈ ਕਿ ਕਲੱਬ ਵਿੱਚ ਦੁੱਧ ਪਿਲਾਉਣ ਦੀ ਆਗਿਆ ਨਹੀਂ ਹੈ ਕਿਉਂਕਿ ਹੋਰ ਮੈਂਬਰ ਸ਼ਿਕਾਇਤ ਕਰ ਸਕਦੇ ਹਨ। ਜੂਡੀ ਉਸ ਨੂੰ ਛਾਤੀ ਤੋਂ ਦੁੱਧ ਪਿਲਾਉਣ ਦੀ ਆਗਿਆ ਨਹੀਂ ਦੇਣ ਕਾਰਨ ਕਲੱਬ ਖਿਲਾਫ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਦੀ ਸ਼ਿਕਾਇਤ ਕਰਦੀ ਹੈ। ਕਲੱਬ ਕਈ ਹਫ਼ਤਿਆਂ ਬਾਅਦ ਇੱਕ ਪੱਤਰ ਵਿੱਚ ਪ੍ਰਤੀਕਿਰਿਆ ਦਿੰਦਾ ਹੈ, ਉਸਦੇ ਵਿਤਕਰੇ ਦੇ ਮਾਮਲੇ ਦਾ ਹੱਲ ਕਰਨ ਦੀ ਬਜਾਏ ਇਹ ਦੱਸਿਆ ਜਾਂਦਾ ਹੈ ਕਿ ਉਸ ਦੀ ਸ਼ਿਕਾਇਤ ਤਰਕਸ਼ੀਲ ਨਾ ਹੋਣ ਕਾਰਨ ਜੂਡੀ ਦੀ ਕਲੱਬ ਦੀ ਮੈਂਬਰਤਾ ਖਤਮ ਕੀਤੀ ਜਾਂਦੀ ਹੈ। ਇਹ ਸਿੱਧਾ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰਾ ਕਰਨ ਅਤੇ ਗੈਰਕਾਨੂੰਨੀ ਉਤਪੀੜਨ ਕਰਨ ਵਰਗਾ ਹੈ।

ਨਿਯੋਕਤਾ ਅਤੇ ਪ੍ਰਮੁੱਖ ਲੋਕਾਂ ਦੀ ਜੁੰਮੇਵਾਰੀ: ਨਿਯੋਕਤਾ ਆਪਣੇ ਕਰਮਚਾਰੀਆਂ ਦੁਆਰਾ ਵਿਤਕਰਾ ਕਰਨ ਦੇ ਕੰਮ ਲਈ ਜੁੰਮੇਵਾਰ ਹੈ, ਜੋ ਉਨ੍ਹਾਂ ਦੇ ਰੁਜ਼ਗਾਰ ਦੇ ਦੌਰਾਨ ਕੀਤੇ ਗਏ ਹਨ, ਭਾਵੇਂ ਉਹ ਨਿਯੋਕਤਾ ਦੀ ਆਗਿਆ ਜਾਂ ਜਾਣਕਾਰੀ ਵਿੱਚ ਜਾਂ ਇਸ ਤੋਂ ਬਗ਼ੈਰ ਕੀਤੇ ਗਏ ਹਨ। ਇੱਕ ਨਿਯੋਕਤਾ ਨੂੰ ਕਿਸੇ ਕਰਮਚਾਰੀ ਦੁਆਰਾ ਵਿਤਕਰਾ ਕਰਨ ਵਾਲੇ ਕੰਮ ਲਈ ਜੁੰਮੇਵਾਰ ਠਹਿਰਾਇਆ ਜਾਵੇਗਾ, ਜਦ ਤੱਕ ਨਿਯੋਕਤਾ ਇਹ ਸਾਬਤ ਨਹੀਂ ਕਰਦਾ/ਕਰਦੀ ਹੈ ਕਿ ਉਸਨੇ ਕਰਮਚਾਰੀ ਨੂੰ ਅਜਿਹਾ ਕੰਮ ਕਰਨ ਤੋਂ ਰੋਕਣ ਲਈ ਉਚਿਤ ਕਦਮ ਚੁੱਕੇ ਹਨ।

ਇਸ ਤੋਂ ਇਲਾਵਾ, ਕਿਸੇ ਵਿਅਕਤੀ ਦੁਆਰਾ ਇੱਕ ਮੁਖੀਆ ਦੇ ਏਜੰਟ ਦੇ ਰੂਪ ਵਿੱਚ ਮੁਖੀਆ ਦੇ ਅਧਿਕਾਰ ਨਾਲ ਕੀਤੇ ਗਏ ਕੰਮ ਨੂੰ (ਭਾਵੇਂ ਪ੍ਰਕਟ ਜਾਂ ਨਿਹਿਤ, ਅਤੇ ਭਾਵੇਂ ਪਹਿਲਾਂ ਜਾਂ ਬਾਅਦ ਵਿੱਚ) ਉਸ ਮੁਖੀਆ ਦੁਆਰਾ ਕੀਤਾ ਮੰਨਿਆ ਜਾਏਗਾ।

ਵਿਤਕਰਾ ਕਰਨ ਲਈ ਨਿਰਦੇਸ਼ ਅਤੇ ਦਬਾਅ: ਇਹ ਇੱਕ ਵਿਅਕਤੀ ਲਈ ਗੈਰਕਾਨੂੰਨੀ ਹੈ ਕਿ ਛਾਤੀ ਤੋਂ ਦੁੱਧ ਪਿਲਾਉਣ ਦੇ ਅਧਾਰ 'ਤੇ ਕਿਸੇ ਦੂਜੇ ਵਿਅਕਤੀ ਨਾਲ ਵਿਤਕਰਾ ਕਰੇ, ਜਾਂ ਦਬਾਅ ਪਾਏ।

ਗੈਰਕਾਨੂੰਨੀ ਕੰਮਾਂ ਵਿੱਚ ਸਹਿਯੋਗ ਕਰਨਾ: ਕੋਈ ਵੀ ਵਿਅਕਤੀ ਜੋ ਜਾਣ ਬੁੱਝ ਕੇ ਕਿਸੇ ਹੋਰ ਵਿਅਕਤੀ ਦੀ SDO ਦੇ ਤਹਿਤ ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਨਾਲ ਜੁੜੇ ਗੈਰਕਾਨੂੰਨੀ ਕੰਮ ਵਿੱਚ ਸਹਾਇਤਾ ਕਰਦਾ ਹੈ, ਉਸ ਨਾਲ SDO ਦੇ ਪ੍ਰਯੋਜਨ ਤੋਂ ਖੁਦ ਗੈਰਕਾਨੂੰਨੀ ਕੰਮ ਕਰਨ ਦੇ ਰੂਪ ਵਿੱਚ ਵਿਵਹਾਰ ਕੀਤਾ ਜਾਵੇਗਾ।

ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨਾ

SDO ਦੇ ਤਹਿਤ, ਪਬਲਿਕ ਜਾਂ ਪਬਲਿਕ ਦੇ ਕਿਸੇ ਹਿੱਸੇ ਲਈ ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨ ਨਾਲ ਸੰਬੰਧਿਤ (ਭੁਗਤਾਨ 'ਤੇ ਜਾਂ ਇਸ ਦੇ ਬਗ਼ੈਰ) ਕਿਸੇ ਵਿਅਕਤੀ ਲਈ ਇਹ ਗੈਰਕਾਨੂੰਨੀ ਹੈ ਕਿ ਉਹ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਕਿਸੇ ਔਰਤ ਨਾਲ ਇਸ ਅਧਾਰ 'ਤੇ ਵਿਤਕਰਾ, ਇਸ ਤਰ੍ਹਾਂ ਕਰੇ:

- ਉਸ ਨੂੰ ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨ ਤੋਂ ਇਨਕਾਰ ਕਰਨਾ ਜਾਂ ਜਾਣ ਬੁਝ ਕੇ ਹਟਾਉਣਾ; ਜਾਂ
- ਉਸ ਨੂੰ ਸਮਾਨ ਗੁਣਵੱਤਾ ਵਾਲੀ, ਜਾਂ ਉਦਾਂ ਹੀ ਸਮਾਨ ਤਰੀਕੇ ਅਤੇ ਸਮਾਨ ਸ਼ਰਤਾਂ 'ਤੇ ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨ ਤੋਂ ਇਨਕਾਰ ਕਰਨਾ ਜਾਂ ਜਾਣ ਬੁਝ ਕੇ ਹਟਾਉਣਾ ਜਿਵੇਂ ਪਬਲਿਕ ਵਿੱਚ ਆਮ ਢੰਗ ਨਾਲ ਮਰਦ ਮੈਂਬਰਾਂ ਲਈ ਕੀਤੇ ਜਾਂਦੇ ਹਨ।

ਇੱਕ ਵਿਅਕਤੀ ਦੁਆਰਾ ਕਿਸੇ ਔਰਤ ਨੂੰ ਛਾਤੀ ਦਾ ਦੁੱਧ ਪਿਲਾਉਣ ਦੇ ਆਧਾਰ 'ਤੇ ਪਰੇਸ਼ਾਨ ਕਰਨਾ ਗੈਰਕਾਨੂੰਨੀ ਹੈ:

- ਇੱਕ ਔਰਤ ਨੂੰ ਚੀਜ਼ਾਂ, ਸਹੂਲਤਾਂ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਦੌਰਾਨ ਜਾਂ ਕਰਵਾਉਣ ਵਿੱਚ, ਜਾਂ
- ਇੱਕ ਔਰਤ ਦੁਆਰਾ ਚੀਜ਼ਾਂ, ਸਹੂਲਤਾਂ ਜਾਂ ਸੇਵਾਵਾਂ ਪ੍ਰਦਾਨ ਕਰਨ ਦੀ ਇੱਛਾ ਵਿੱਚ, ਜਾਂ ਉਸ ਦੁਆਰਾ ਪ੍ਰਦਾਨ ਕੀਤੀਆਂ ਜਾਂ ਰਹੀਆਂ ਚੀਜ਼ਾਂ, ਸਹੂਲਤਾਂ ਜਾਂ ਸੇਵਾਵਾਂ ਦੇ ਦੌਰਾਨ

ਫੇਸਿਲਿਟੀਜ਼ ਅਤੇ ਸੇਵਾਵਾਂ ਦੇ ਉਦਾਹਰਣ

- ਕਿਸੇ ਵੀ ਜਗ੍ਹਾ ਤੱਕ ਪਹੁੰਚ ਅਤੇ ਵਰਤੋਂ ਕਰਨਾ, ਜਿੱਥੇ ਪਬਲਿਕ ਜਾਂ ਪਬਲਿਕ ਦੇ ਇੱਕ ਹਿੱਸੇ ਨੂੰ ਦਾਖਲ ਹੋਣ ਦੀ ਆਗਿਆ ਹੈ;
- ਇੱਕ ਹੋਟਲ, ਗੈਸਟ ਹਾਊਸ ਜਾਂ ਹੋਰ ਸਮਾਨ ਇਕਾਈ ਵਿੱਚ ਰਿਹਾਇਸ਼;
- ਬੈਂਕਿੰਗ, ਬੀਮੇ ਰਾਹੀਂ ਫੇਸਿਲਿਟੀਜ਼ ਜਾਂ ਅਨੁਦਾਨ, ਕਰਜ਼, ਕ੍ਰੈਡਿਟ ਜਾਂ ਵਿੱਤ ਲਈ;

- ਸਿੱਖਿਆ ਲਈ ਫੇਸਿਲਿਟੀਜ਼;
- ਮਨੋਰੰਜਨ, ਮਨ ਬਹਿਲਾਉਣ ਜਾਂ ਜਲਪਾਨ ਲਈ ਫੇਸਿਲਿਟੀਜ਼;
- ਆਵਾਜਾਈ ਜਾਂ ਯਾਤਰਾ ਲਈ ਫੇਸਿਲਿਟੀਜ਼;
- ਕਿਸੇ ਕਾਰੋਬਾਰ ਜਾਂ ਕਾਰੋਬਾਰ ਦੀਆਂ ਸੇਵਾਵਾਂ; ਅਤੇ
- ਸਰਕਾਰ ਦੇ ਕਿਸੇ ਵਿਭਾਗ, ਜਾਂ ਸਰਕਾਰ ਦੇ ਜਾਂ ਇਸ ਦੇ ਦੁਆਰਾ ਕਿਸੇ ਉਪਕ੍ਰਮ ਦੀ ਸੇਵਾਵਾਂ।

ਉਦਾਹਰਣ: ਸਾਰਾਹ ਆਪਣੀ ਬਾਲ ਧੀ ਨੂੰ ਪਾਰਕ ਵਿੱਚ ਲਿਆਉਂਦੀ ਹੈ। ਜਦੋਂ ਬੱਚੀ ਬੇਚੈਨ ਹੁੰਦੀ ਹੈ ਤਾਂ ਸਾਰਾਹ ਨੂੰ ਲਗਦਾ ਹੈ ਕਿ ਉਸ ਨੂੰ ਭੁੱਖ ਲੱਗੀ ਹੈ। ਉਹ ਫਿਰ ਪਾਰਕ ਵਿੱਚ ਇੱਕ ਬੈਂਚ 'ਤੇ ਬੈਠ ਜਾਂਦੀ ਹੈ ਅਤੇ ਆਪਣੀ ਧੀ ਨੂੰ ਛਾਤੀ ਤੋਂ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀ ਹੈ। ਪਾਰਕ ਵਿੱਚ ਇੱਕ ਸੁਰੱਖਿਆ ਅਧਿਕਾਰੀ ਸਾਰਾਹ ਨੂੰ ਛਾਤੀ ਤੋਂ ਦੁੱਧ ਪਿਲਾਉਂਦੇ ਹੋਏ ਦੇਖਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਪਾਰਕ ਵਿੱਚ ਬੱਚਿਆਂ ਦੀ ਦੇਖਭਾਲ ਲਈ ਇੱਕ ਕਮਰਾ ਹੈ। ਉਸ ਨੂੰ ਪਾਰਕ ਦੇ ਖੁੱਲੇ ਖੇਤਰ ਵਿੱਚ ਦੁੱਧ ਪਿਲਾਉਣ ਦੀ ਬਜਾਏ ਬੱਚੇ ਦੀ ਦੇਖਭਾਲ ਵਾਲੇ ਕਮਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਰਾਹ ਇਨਕਾਰ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਦੁੱਧ ਪਿਲਾਉਣ ਦੀ ਪ੍ਰਕਿਰਿਆ ਦੇ ਵਿਚਕਾਰ ਹੈ। ਸੁਰੱਖਿਆ ਅਧਿਕਾਰੀ ਸਾਰਾਹ ਨੂੰ ਇਸ ਨੂੰ ਰੋਕਣ ਅਤੇ ਤੁਰੰਤ ਪਾਰਕ ਨੂੰ ਛੱਡ ਕੇ ਜਾਣ ਲਈ ਕਹਿੰਦਾ ਹੈ। ਇਹ ਸਿੱਧਾ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਭੇਦਭਾਵ ਕਰਨ ਵਰਗਾ ਹੈ। ਹਾਲਾਂਕਿ ਇੱਥੇ ਇੱਕ ਬਾਲ ਦੇਖਭਾਲ ਸੁਵਿਧਾ ਹੈ ਅਤੇ ਬਹੁਤ ਸਾਰੀਆਂ ਔਰਤਾਂ ਇਸ ਦੀ ਵਰਤੋਂ ਨੂੰ ਪ੍ਰਾਥਮਿਕਤਾ ਦਿੰਦੀਆਂ ਹਨ, ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਇਸ ਦੀ ਵਰਤੋਂ ਕਰਨ ਲਈ ਬੱਝੀ ਨਹੀਂ ਹੁੰਦੀ ਹੈ। ਇੱਕ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਨੂੰ ਇੱਕ ਬਾਲ ਦੇਖਭਾਲ ਸੁਵਿਧਾ ਦੀ ਬਜਾਏ ਪਬਲਿਕ ਵਿੱਚ ਦੁੱਧ ਪਿਲਾਉਣ ਦਾ ਹੱਕ ਪ੍ਰਾਪਤ ਹੈ।

ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਤਾਵਾਂ ਲਈ ਸਹੀ ਕਾਰਜ ਪ੍ਰੈਕਟਿਸਾਂ

1. ਛਾਤੀ ਦਾ ਦੁੱਧ ਪਿਲਾਉਣ ਸੰਬੰਧੀ ਇੱਕ ਲਿਖਤੀ ਨੀਤੀ ਤਿਆਰ ਕਰਨਾ

ਛਾਤੀ ਤੋਂ ਦੁੱਧ ਪਿਲਾਉਣ 'ਤੇ ਸੰਗਠਨ ਦੀ ਇੱਕ ਨੀਤੀ ਤਿਆਰ ਕਰੋ ਜਿਸ ਵਿੱਚ ਛਾਤੀ ਤੋਂ ਦੁੱਧ ਪਿਲਾਉਣ ਦਾ ਸਮਰਥਨ ਕਰਨ ਅਤੇ ਛਾਤੀ ਤੋਂ ਦੁੱਧ ਪਿਲਾਉਣ ਦੇ ਅਨੁਕੂਲ ਮਾਹੌਲ ਬਣਾਉਣ ਲਈ ਸੰਗਠਨ ਦੀ ਵਚਨਬੱਧਤਾ ਨਿਸ਼ਚਤ ਹੋਵੇ।

2. ਛਾਤੀ ਤੋਂ ਦੁੱਧ ਪਿਲਾਉਣ ਲਈ ਢੁੱਕਵੀਆਂ ਸੁਵਿਧਾਵਾਂ ਪ੍ਰਦਾਨ ਕਰਨਾ

ਉਨ੍ਹਾਂ ਮਾਵਾਂ ਲਈ ਅਜਿਹੇ ਖੇਤਰਾਂ ਨੂੰ ਚਿਨ੍ਹਿਤ ਕਰੋ ਜੋ ਇਕੱਲਤਾ ਵਿੱਚ ਦੁੱਧ ਪਿਲਾਉਣਾ ਚਾਹੁੰਦੀਆਂ ਹਨ ਅਤੇ ਢੁੱਕਵੀਆਂ ਸੁਵਿਧਾਵਾਂ ਉਪਲਬਧ ਕਰਵਾਉਣ।

3. ਸਟਾਫ ਲਈ ਸਿਖਲਾਈ ਦੀ ਵਿਵਸਥਾ

ਹਰੇਕ ਸਟਾਫ ਮੈਂਬਰ ਨੂੰ ਸੰਗਠਨ ਦੀ ਛਾਤੀ ਤੋਂ ਦੁੱਧ ਪਿਲਾਉਣ ਦੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਦੀ ਨੀਤੀ ਅਤੇ ਕਾਰਜ ਪ੍ਰੋਕਟਿਸ ਬਾਰੇ ਦੱਸੋ। ਯਕੀਨੀ ਕਰੋ ਕਿ ਸਟਾਫ ਦੇ ਮੈਂਬਰ ਨੀਤੀ ਤੋਂ ਜਾਣੂ ਹੋਣ, ਛਾਤੀ ਤੋਂ ਦੁੱਧ ਪਿਲਾਉਣ ਦੀਆਂ ਥਾਵਾਂ ਅਤੇ ਸੁਵਿਧਾਵਾਂ ਦੀ ਜਾਣਕਾਰੀ ਹੋਵੇ, ਅਤੇ ਦੁੱਧ ਪਿਲਾਉਣ ਦੇ ਆਮ ਦ੍ਰਿਸ਼ ਦਾ ਪ੍ਰਬੰਧਨ ਕਰਨ ਦੇ ਯੋਗ ਹੋਣ।

4. ਛਾਤੀ ਤੋਂ ਦੁੱਧ ਪਿਲਾਉਣ ਦੀ ਨੀਤੀ ਅਤੇ ਉਪਾਵਾਂ ਨੂੰ ਪ੍ਰਕਾਸ਼ਤ ਕਰੋ

ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਲੋੜ ਪੈਣ 'ਤੇ ਦੁੱਧ ਪਿਲਾਉਣ ਸੰਬੰਧੀ ਸੁਵਿਧਾਵਾਂ ਖੋਜਣ ਅਤੇ ਵਰਤੋਂ ਕਰਨ ਵਿੱਚ ਯੋਗ ਬਣਾਉਣ ਲਈ ਛਾਤੀ ਤੋਂ ਦੁੱਧ ਪਿਲਾਉਣ ਲਈ ਅਨੁਕੂਲ ਉਪਾਵਾਂ ਅਤੇ ਸੁਵਿਧਾਵਾਂ ਦਾ ਪ੍ਰਚਾਰ ਸੰਗਠਨ ਦੀ ਵੈਬਸਾਈਟ ਜਾਂ ਸੋਸ਼ਲ ਮੀਡੀਆ ਪੇਜ ਦੁਆਰਾ ਕਰੋ।

ਬੱਚੇ ਦੀ ਦੇਖਭਾਲ ਅਤੇ ਦੁੱਧ ਪਿਲਾਉਣ ਦੀਆਂ ਸੁਵਿਧਾਵਾਂ ਨਿਰਧਾਰਤ ਕਰਨਾ

SDO ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀਆਂ ਕਿਸਮਾਂ ਨੂੰ ਨਿਰਧਾਰਤ ਨਹੀਂ ਕਰਦਾ ਹੈ। ਇਸ ਦੀ ਬਜਾਏ, ਸਰਕਾਰ ਦੀ ਸਿਫਾਰਸ਼ ਹੈ ਕਿ ਵਪਾਰਕ ਇਮਾਰਤਾਂ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਦੁੱਧ ਪਿਲਾਉਣ ਵਾਲੇ ਕਮਰੇ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ।

ਬਿਲਡਿੰਗ ਡਿਪਾਰਟਮੈਂਟ ਨੇ ਵਪਾਰਕ ਇਮਾਰਤਾਂ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਛਾਤੀ ਤੋਂ ਦੁੱਧ ਪਿਲਾਉਣ ਵਾਲੇ ਕਮਰਿਆਂ ਦੇ ਪ੍ਰਬੰਧ ਦੇ ਸੰਬੰਧ ਵਿੱਚ ਖਾਸ ਨਿਰਦੇਸ਼ ਪ੍ਰਦਾਨ ਕੀਤੇ ਹਨ, ਜਿਸ ਵਿੱਚ ਬੱਚਿਆਂ ਦੀ ਦੇਖਭਾਲ ਸੰਬੰਧੀ ਕਮਰਿਆਂ ਦੀ ਸੰਖਿਆ, ਇਮਾਰਤ ਦੇ ਪੈਮਾਨੇ, ਰਹਿਣ ਵਾਲਿਆਂ ਅਤੇ ਸੈਲਾਨੀਆਂ ਦੀ ਜਰੂਰਤ, ਅਤੇ ਹਰੇਕ ਇਮਾਰਤ ਵਿੱਚ ਘੱਟੋ ਘੱਟ ਇੱਕ ਕਮਰਾ ਉਪਲਬਧ ਕਰਵਾਏ ਜਾਣ ਦੀ ਸਲਾਹ ਦਿੱਤੀ ਹੈ।

ਇਹ ਮਾਰਗਦਰਸ਼ਨ ਉਨ੍ਹਾਂ ਕਮਰਿਆਂ ਦੀ ਜਗ੍ਹਾ, ਕਮਰੇ ਦੇ ਆਕਾਰ ਅਤੇ ਰੂਪਰੇਖਾ, ਡਿਜ਼ਾਇਨ ਸ਼ਰਤਾਂ ਦੇ ਨਾਲ ਪ੍ਰਚਾਲਨ ਅਤੇ ਰੱਖ-ਰਖਾਓ ਦੇ ਬਾਰੇ ਵੀ ਸਿਫਾਰਸ਼ਾਂ ਪ੍ਰਦਾਨ ਕਰਦਾ ਹੈ। ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਤਾਵਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਦੁੱਧ ਪਿਲਾਉਣ ਦੀਆਂ ਸੁਵਿਧਾਵਾਂ ਸਥਾਪਤ ਕਰਨ ਤੋਂ ਪਹਿਲਾਂ ਬਿਲਡਿੰਗ ਡਿਪਾਰਟਮੈਂਟ ਦੇ ਮਾਰਗਦਰਸ਼ਨ ਦਾ ਹਵਾਲਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸਥਿਤੀ ਵਿੱਚ ਪਖਾਨੇ ਅਤੇ ਬਾਥਰੂਮ ਦੀ ਸਫਾਈ ਦੇ ਕਾਰਨਾਂ ਕਰਕੇ ਛਾਤੀ ਤੋਂ ਦੁੱਧ ਪਿਲਾਉਣ ਲਈ ਢੁੱਕਵੀਆਂ ਸੁਵਿਧਾਵਾਂ ਨਹੀਂ ਹੋ ਸਕਦੀਆਂ ਹਨ।

ਸਿੱਖਿਆ

ਯੂਨੀਵਰਸਟੀਆਂ, ਕਿੱਤਾਮੁਖੀ ਸਿਖਲਾਈ ਸੰਸਥਾਵਾਂ ਜਾਂ ਕਾਲਜਾਂ ਸਮੇਤ ਵਿਦਿਅਕ ਇਕਾਈਆਂ ਲਈ ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਖਿਲਾਫ਼ ਵਿਤਕਰਾ ਕਰਨਾ ਗੈਰਕਾਨੂੰਨੀ ਹੈ:

- ਔਰਤ ਨੂੰ ਇੱਕ ਵਿਦਿਆਰਥੀ ਵਜੋਂ ਦਾਖਲਾ ਦੇਣ ਦੀਆਂ ਸ਼ਰਤਾਂ ਵਿੱਚ; ਜਾਂ
- ਇੱਕ ਵਿਦਿਆਰਥੀ ਵਜੋਂ ਉਸ ਇਕਾਈ ਵਿੱਚ ਉਸ ਦੇ ਦਾਖਲੇ ਦੀ ਅਰਜ਼ੀ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਜਾਂ ਜਾਣਬੁੱਝ ਕੇ ਹਟਾਉਣਾ;

ਜਿੱਥੇ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਉਸ ਇਕਾਈ ਵਿੱਚ ਇੱਕ ਵਿਦਿਆਰਥੀ ਹੈ, ਉਸ ਔਰਤ ਖਿਲਾਫ਼ ਵਿਤਕਰਾ ਕਰਨਾ ਉਸ ਇਕਾਈ ਲਈ ਗੈਰਕਾਨੂੰਨੀ ਹੈ:

- ਕਿਸੇ ਲਾਭ, ਸੁਵਿਧਾਵਾਂ ਜਾਂ ਸੇਵਾਵਾਂ ਤੱਕ ਉਸਦੀ ਪਹੁੰਚ ਦੇ ਤਰੀਕੇ ਵਿੱਚ, ਜਾਂ ਉਹਨਾਂ ਤੱਕ ਉਸ ਦੀ ਪਹੁੰਚ ਨੂੰ ਇਨਕਾਰ ਕਰਨ ਜਾਂ ਜਾਣਬੁੱਝ ਕੇ ਹਟਾਉਣ ਦੇ ਦੁਆਰਾ; ਜਾਂ
- ਉਸਨੂੰ ਇਕਾਈ ਤੋਂ ਬਾਹਰ ਕਰਕੇ ਜਾਂ ਉਸ ਨੂੰ ਕੋਈ ਹੋਰ ਨੁਕਸਾਨ ਕਰਨ ਦੁਆਰਾ।

ਵਿਦਿਅਕ ਇਕਾਈਆਂ ਲਈ ਹੇਠ ਲਿਖੀਆਂ ਸਥਿਤੀਆਂ ਵਿੱਚ ਵੀ ਛਾਤੀ ਦਾ ਦੁੱਧ ਪਿਲਾਉਣ ਵਾਲੀ ਔਰਤ ਨਾਲ ਵਿਤਕਰਾ ਕਰਨਾ ਗੈਰ ਕਾਨੂੰਨੀ ਹੈ:

- ਇੱਕ ਵਿਦਿਅਕ ਇਕਾਈ ਦੀ ਜੁੰਮੇਵਾਰ ਸੰਸਥਾ ਦੁਆਰਾ ਇੱਕ ਔਰਤ ਨੂੰ ਪਰੇਸ਼ਾਨ ਕਰਨਾ ਜੇ ਸੰਸਥਾ ਦੀ ਇੱਕ ਵਿਦਿਆਰਥੀ ਹੈ, ਜਾਂ ਵਿਦਿਆਰਥੀ ਬਣਨਾ ਚਾਹੁੰਦੀ ਹੈ;
- ਇੱਕ ਵਿਦਿਅਕ ਇਕਾਈ ਦੇ ਸਟਾਫ਼ ਦੇ ਸਦੱਸ ਦੁਆਰਾ ਇੱਕ ਔਰਤ ਨੂੰ ਪਰੇਸ਼ਾਨ ਕਰਨਾ, ਜੇ ਇਕਾਈ ਦੀ ਇੱਕ ਵਿਦਿਆਰਥੀ ਹੈ, ਜਾਂ ਬਣਨ ਦਾ ਇਰਾਦਾ ਰੱਖਦੀ ਹੈ;
- ਇੱਕ ਵਿਦਿਅਕ ਇਕਾਈ ਦੇ ਵਿਦਿਆਰਥੀ ਦੁਆਰਾ ਔਰਤ ਨੂੰ ਪਰੇਸ਼ਾਨ ਕਰਨਾ ਜੇ ਇਕਾਈ ਦੀ ਇੱਕ ਵਿਦਿਆਰਥੀ ਹੈ, ਜਾਂ ਵਿਦਿਆਰਥੀ ਬਣਨ ਦਾ ਇਰਾਦਾ ਰੱਖਦੀ ਹੈ;
- ਇੱਕ ਵਿਅਕਤੀ ਜੋ ਵਿਦਿਅਕ ਇਕਾਈ ਦਾ ਇੱਕ ਵਿਦਿਆਰਥੀ ਹੈ, ਜਾਂ ਬਣਨ ਦੀ ਇੱਛਾ ਰੱਖਦਾ ਹੈ; ਉਸ ਦੁਆਰਾ ਇੱਕ ਔਰਤ ਜੋ ਵਿਦਿਅਕ ਇਕਾਈ ਦੇ ਜੁੰਮੇਵਾਰ ਸੰਸਥਾ ਹੈ (ਜਾਂ ਇੱਕ ਸਦੱਸ ਹੈ), ਜਾਂ ਇਕਾਈ ਦੇ ਸਟਾਫ਼ ਦਾ ਸਦੱਸ ਹੈ, ਨੂੰ ਪਰੇਸ਼ਾਨ ਕਰਨਾ।

ਪਰਿਸਰਾਂ ਦਾ ਪ੍ਰਬੰਧਨ ਅਤੇ ਨਿਪਟਾਰਾ

ਹਾਂਗਕਾਂਗ ਵਿੱਚ ਪਰਿਸਰਾਂ ਦੇ ਸੰਬੰਧ ਵਿੱਚ ਜਿਨ੍ਹਾਂ ਦੇ ਨਿਪਟਾਨ ਕਰਨ ਦਾ ਉਹਨਾਂ ਕੋਲ ਅਧਿਕਾਰ ਹੈ (ਵਿਕਰੀ, ਕਿਰਾਏ, ਸੌਪਣ ਜਾਂ ਸਬਲੇਟ ਕਰਨ ਸਮੇਤ), ਕਿਸੇ ਵਿਅਕਤੀ ਲਈ ਇਹ ਕਾਨੂੰਨ ਖਿਲਾਫ਼ ਹੈ ਕਿ ਇੱਕ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਖਿਲਾਫ਼ ਵਿਤਕਰਾ ਕਰੇ:

- ਉਹਨਾਂ ਸ਼ਰਤਾਂ ਵਿੱਚ ਜਿਹਨਾਂ 'ਤੇ ਉਹ ਉਹਨਾਂ ਪਰਿਸਰਾਂ ਨੂੰ ਉਸ ਨੂੰ ਪੇਸ਼ਕਸ਼ ਕਰਦਾ ਹੈ;
- ਉਹਨਾਂ ਪਰਿਸਰਾਂ ਲਈ ਉਸਦੀ ਅਰਜ਼ੀ ਨੂੰ ਇਨਕਾਰ ਕਰਨ ਦੁਆਰਾ; ਜਾਂ
- ਉਸ ਵਿਵਰਣ ਦੇ ਪਰਿਸਰਾਂ ਦੀ ਜ਼ਰੂਰਤਾਂ ਵਾਲੇ ਵਿਅਕਤੀਆਂ ਦੀ ਸੂਚੀ ਵਿੱਚ ਉਸ ਦੇ ਪ੍ਰਤੀ ਵਿਵਹਾਰ ਦੇ ਦੁਆਰਾ।

ਇਹ ਇੱਕ ਜ਼ਮੀਨ ਦੇ ਮਾਲਕ ਜਾਂ ਹੋਰ ਵਿਅਕਤੀ ਲਈ ਵੀ ਇੱਕ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਖਿਲਾਫ਼ ਉਸ ਔਰਤ ਲਈ ਪਰਿਸਰ ਦੇ ਨਿਪਟਾਨ ਲਈ ਲਾਇਸੈਂਸ ਜਾਂ ਸਹਿਮਤੀ ਨੂੰ ਰੋਕਣ ਦੁਆਰਾ ਵਿਤਕਰਾ ਕਰਨਾ ਗੈਰਕਾਨੂੰਨੀ ਹੈ, ਜਿੱਥੇ ਨਿਪਟਾਨ ਲਈ ਉਸ ਜ਼ਮੀਨ ਮਾਲਕ ਜਾਂ ਹੋਰ ਵਿਅਕਤੀ ਤੋਂ ਲਾਇਸੈਂਸ ਜਾਂ ਸਹਿਮਤੀ ਲੋੜੀਂਦੀ ਹੈ (ਉਦਾਹਰਣ ਕਿਰਾਏਦਾਰੀ ਜਾਂ ਸਬਲੇਟ ਕਰਨ ਦੀ ਵੰਡ)।

ਪਰਿਸਰਾਂ ਦੇ ਸੰਬੰਧ ਵਿੱਚ ਇਹ ਉਹਨਾਂ ਲਈ ਵੀ ਗੈਰ ਕਾਨੂੰਨੀ ਹੈ:

- ਪਰਿਸਰ ਦੇ ਸੰਬੰਧ ਵਿੱਚ ਇੱਕ ਵਿਅਕਤੀ ਜਿਸ ਕੋਲ ਪਰਿਸਰ ਦੇ ਨਿਪਟਾਰੇ ਦਾ ਅਧਿਕਾਰ ਹੈ, ਉਨ੍ਹਾਂ ਪਰਿਸਰਾਂ ਨੂੰ ਪ੍ਰਦਾਨ ਕਰਨ ਦੇ ਪੇਸ਼ਕਸ਼ ਕਰਨ ਜਾਂ ਪ੍ਰਦਾਨ ਕਰਨ ਦੇ ਦੌਰਾਨ ਛਾਤੀ ਦਾ ਦੁੱਧ ਪਿਲਾਉਣ ਵਾਲੀ ਔਰਤ ਨੂੰ ਪਰੇਸ਼ਾਨ ਕਰਦਾ ਹੈ;
- ਪਰਿਸਰਾਂ ਦਾ ਪ੍ਰਬੰਧਨ ਕਰਨ ਵਾਲਾ ਕੋਈ ਵਿਅਕਤੀ ਜੇ ਪਰਿਸਰ ਵਿੱਚ ਰਹਿ ਰਹੀ ਛਾਤੀ ਦੁੱਧ ਪਿਲਾਉਣ ਵਾਲੀ ਔਰਤ ਨੂੰ ਪਰੇਸ਼ਾਨ ਕਰਦਾ ਹੈ; ਜਾਂ
- ਕਿਰਾਏਦਾਰੀ ਦੇ ਸੰਬੰਧ ਵਿੱਚ, ਜਿੱਥੇ ਮਕਾਨ ਮਾਲਕ ਜਾਂ ਕਿਸੇ ਹੋਰ ਵਿਅਕਤੀ ਦਾ ਲਾਇਸੈਂਸ ਜਾਂ ਸਹਿਮਤੀ ਕਿਸੇ ਪਰਿਸਰ ਦੇ ਨਿਪਟਾਰੇ ਲਈ ਦੀ ਲੋੜੀਂਦੀ ਹੈ ਉਥੇ ਮਕਾਨ ਮਾਲਕ ਜਾਂ ਕਿਸੇ ਹੋਰ ਵਿਅਕਤੀ ਦਾ ਕਿਸੇ ਔਰਤ ਨੂੰ ਛਾਤੀ ਤੋਂ ਦੁੱਧ ਪਿਲਾਉਣ ਦੇ ਆਧਾਰ 'ਤੇ ਤੰਗ ਕਰਨਾ, ਉਸ ਕੋਲੋਂ ਪਰਿਸਰ ਦੇ ਨਿਪਟਾਰੇ ਲਈ ਲਾਇਸੈਂਸ ਜਾਂ ਸਹਿਮਤੀ ਦੀ ਮੰਗ ਕਰਨਾ।

ਕਲੱਬਾਂ ਵਿੱਚ ਭਾਗੀਦਾਰੀ

ਇੱਕ ਕਲੱਬ, ਜਾਂ ਕਲੱਬ ਦੀ ਪ੍ਰਬੰਧਨ ਕਮੇਟੀ ਜਾਂ ਕਲੱਬ ਦੀ ਪ੍ਰਬੰਧਨ ਕਮੇਟੀ ਦੇ ਇੱਕ ਮੈਂਬਰ ਦੁਆਰਾ ਇੱਕ ਸੰਭਾਵਤ ਔਰਤ ਮੈਂਬਰ ਜੇ ਛਾਤੀ ਤੋਂ ਦੁੱਧ ਪਿਲਾਉਂਦੀ ਹੈ, ਉਸ ਦੇ ਖਿਲਾਫ਼ ਅਜਿਹਾ ਵਿਤਕਰਾ ਕਰਨਾ ਗੈਰ ਕਾਨੂੰਨੀ ਹੈ:

- ਮੈਂਬਰਤਾ ਲਈ ਉਸਦੀ ਅਰਜ਼ੀ ਨੂੰ ਇਨਕਾਰ ਕਰਨਾ ਜਾਂ ਅਸਫਲ ਕਰਨਾ; ਜਾਂ
- ਉਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਜਿਨ੍ਹਾਂ 'ਤੇ ਕਲੱਬ ਉਸ ਨੂੰ ਮੈਂਬਰਤਾ ਦੇਣ ਲਈ ਤਿਆਰ ਹੈ।

ਮੌਜੂਦਾ ਮੈਂਬਰਾਂ ਦੇ ਸੰਬੰਧ ਵਿੱਚ, ਇੱਕ ਕਲੱਬ, ਜਾਂ ਕਲੱਬ ਦੀ ਪ੍ਰਬੰਧਨ ਕਮੇਟੀ ਜਾਂ ਕਲੱਬ ਦੀ ਪ੍ਰਬੰਧਨ ਕਮੇਟੀ ਦੇ ਇੱਕ ਮੈਂਬਰ ਦੁਆਰਾ ਇੱਕ ਔਰਤ ਜੇ ਛਾਤੀ ਤੋਂ ਦੁੱਧ ਪਿਲਾਉਂਦੀ ਹੈ ਅਤੇ ਮੈਂਬਰ ਹੈ, ਉਸ ਦੇ ਖਿਲਾਫ਼ ਅਜਿਹਾ ਵਿਤਕਰਾ ਕਰਨਾ ਗੈਰਕਾਨੂੰਨੀ ਹੈ:

- ਮੈਂਬਰਤਾ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਜੋ ਉਸ ਲਈ ਪੁਜਦੀਆਂ ਹਨ;
- ਇੱਕ ਖਾਸ ਕਲਾਸ ਜਾਂ ਮੈਂਬਰਤਾ ਦੀ ਕਿਸਮ ਲਈ ਉਸ ਦੀ ਅਰਜ਼ੀ ਨੂੰ ਇਨਕਾਰ ਕਰਨਾ ਜਾਂ ਅਸਫਲ ਕਰਨਾ;
- ਕਲੱਬ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਕਿਸੇ ਲਾਭ, ਸੇਵਾ ਜਾਂ ਸੁਵਿਧਾ ਤੱਕ ਉਸ ਦੀ ਪਹੁੰਚ ਤੋਂ ਇਨਕਾਰ ਕਰਨਾ, ਜਾਂ ਉਸ ਦੀ ਪਹੁੰਚ ਨੂੰ ਸੀਮਤ ਕਰਨਾ;
- ਮੈਂਬਰਤਾ ਦੀਆਂ ਸ਼ਰਤਾਂ ਵਿੱਚ ਫਰਕ ਕਰਕੇ ਉਸ ਨੂੰ ਮੈਂਬਰਤਾ ਤੋਂ ਇਨਕਾਰ ਕਰਨਾ; ਜਾਂ
- ਜਾਂ ਉਸ ਨੂੰ ਕਿਸੇ ਹੋਰ ਨੁਕਸਾਨ ਦੁਆਰਾ

ਇੱਕ ਕਲੱਬ, ਕਲੱਬ ਦੀ ਪ੍ਰਬੰਧਨ ਕਮੇਟੀ, ਜਾਂ ਇੱਕ ਕਲੱਬ ਦੀ ਪ੍ਰਬੰਧਨ ਕਮੇਟੀ ਦੇ ਕਿਸੇ ਸਦੱਸ ਦੁਆਰਾ ਇੱਕ ਔਰਤ ਜੋ ਕਲੱਬ ਦੀ ਸਦੱਸ ਹੈ ਜਾਂ ਜਿਸ ਨੇ ਸਦੱਸ ਬਣਨ ਲਈ ਬੇਨਤੀ ਕੀਤੀ ਹੈ, ਨੂੰ ਛਾਤੀ ਤੋਂ ਦੁੱਧ ਪਿਲਾਉਣ ਦੇ ਆਧਾਰ 'ਤੇ ਪਰੇਸ਼ਾਨ ਕਰਨਾ ਵੀ ਗੈਰ-ਕਾਨੂੰਨੀ ਹੈ।

ਸਰਕਾਰ

ਸਰਕਾਰ ਲਈ ਇਹ ਗੈਰਕਾਨੂੰਨੀ ਹੈ ਕਿ ਇੱਕ ਛਾਤੀ ਤੋਂ ਦੁੱਧ ਪਿਲਾਉਣ ਵਾਲੀ ਔਰਤ ਖਿਲਾਫ ਇਸ ਦੇ ਕੰਮਾਂ ਜਾਂ ਸ਼ਕਤੀਆਂ ਦੀ ਵਰਤੋਂ ਕਰਨ, ਅਤੇ ਗੁਡਜ਼, ਫੇਸਿਲਿਟੀਜ਼ ਜਾਂ ਸੇਵਾਵਾਂ ਪ੍ਰਦਾਨ ਕਰਨ, ਜਾਂ ਸਿੱਖਿਆ ਪ੍ਰਦਾਨ ਕਰਨ ਵਿੱਚ ਵਿਤਕਰਾ ਕਰੇ।

ਇੱਕ ਛਾਤੀ ਤੋਂ ਦੁੱਧ ਪਿਲਾਉਣ ਦੇ ਅਨੁਕੂਲ ਮਾਰੈਲ ਬਣਾਉਣਾ

ਇਹ ਕਰੋ

- ✓ ਕਿਸੇ ਵੀ ਸਮੇਂ, ਕਿਤੇ ਵੀ ਇੱਕ ਮਾਂ ਦੀ ਛਾਤੀ ਤੋਂ ਦੁੱਧ ਪਿਲਾਉਣ ਦੀ ਆਜ਼ਾਦੀ ਦਾ ਸਨਮਾਨ ਕਰੋ।
- ✓ ਇੱਕ ਛਾਤੀ ਤੋਂ ਦੁੱਧ ਪਿਲਾ ਰਹੀ ਮਾਂ ਨੂੰ ਪਰੇਸ਼ਾਨ ਨਾ ਕਰੋ ਜਦ ਤੱਕ ਉੱਥੇ ਸੁਰੱਖਿਆ ਚਿੰਤਾ ਜਾਂ ਰਾਹ ਵਿੱਚ ਰੁਕਾਵਟ ਨਾ ਹੋਵੇ।
- ✓ ਇੱਕ ਮਾਂ ਜੋ ਛਾਤੀ ਤੋਂ ਦੁੱਧ ਪਿਲਾਉਣ ਵੇਲੇ ਜ਼ਿਆਦਾ ਗੁਪਤਤਾ ਦੀ ਇਛੱਕ ਹੋਵੇ ਉਸ ਨੂੰ ਵਧੇਰੇ ਢੱਕਵੀਂ ਜਗ੍ਹਾ ਦੀ ਪੇਸ਼ਕਸ਼ ਕਰੋ।
- ✓ ਹੋਰ ਗਾਹਕਾਂ ਜਾਂ ਸੇਵਾ ਵਰਤੋਂਕਾਰਾਂ ਨੂੰ ਛਾਤੀ ਤੋਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀਆਂ ਲੋੜਾਂ ਬਾਰੇ ਸਮਝਾਓ।

ਇਹ ਨਾ ਕਰੋ

- × ਇੱਕ ਛਾਤੀ ਤੋਂ ਦੁੱਧ ਪਿਲਾ ਰਹੀ ਔਰਤ ਨੂੰ ਇਸ ਨੂੰ ਰੋਕਣ, ਢੱਕਣ ਜਾਂ ਪਰਿਸਰ ਛੱਡਣ ਲਈ ਕਹਿਣਾ।
- × ਇਸ ਗੱਲ 'ਤੇ ਜ਼ੋਰ ਦੇਣਾ ਕਿ ਮਾਂ ਨੂੰ ਪਰਿਸਰ ਵਿੱਚ ਬੱਚਿਆਂ ਦੀ ਦੇਖਭਾਲ ਵਾਲੇ ਕਮਰੇ ਵਿੱਚ ਜਾਣਾ ਚਾਹੀਦਾ ਹੈ।


× ਮਾਵਾਂ ਨੂੰ ਆਪਣੇ ਬੱਚਿਆਂ ਨੂੰ ਪਖਾਨੇ ਵਿੱਚ ਜਾ ਕੇ ਦੁੱਧ ਪਿਲਾਉਣ ਲਈ ਕਹਿਣਾ।

ਛਾਤੀ ਤੋਂ ਦੁੱਧ ਪਿਲਾਉਣ ਦੇ ਅਨੁਕੂਲ ਮਾਹੌਲ ਸਥਾਪਤ ਕਰਨ ਦੇ ਸਰੋਤ:

- ਰੁਜ਼ਗਾਰ ਅਤੇ ਸੰਬੰਧਿਤ ਖੇਤਰਾਂ ਵਿੱਚ ਛਾਤੀ ਤੋਂ ਦੁੱਧ ਪਿਲਾਉਣ ਬਾਰੇ ਮਾਰਗਦਰਸ਼ਨ, EOC
- ਗੁਡਜ਼, ਫੇਸਿਲਿਟੀਜ਼ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਛਾਤੀ ਤੋਂ ਦੁੱਧ ਪਿਲਾਉਣ ਬਾਰੇ ਮਾਰਗਦਰਸ਼ਨ, EOC
- ਛਾਤੀ ਤੋਂ ਦੁੱਧ ਪਿਲਾਉਣ ਦੇ ਅਨੁਕੂਲ ਪਰਿਸਰ ਸਥਾਪਤ ਕਰਨ 'ਤੇ ਗਾਈਡ, ਸਿਹਤ ਵਿਭਾਗ
- ਅਧਿਕਾਰਤ ਵਿਅਕਤੀਆਂ ਲਈ ਪ੍ਰੈਕਟਿਸ ਨੇਟ, ਰਜਿਸਟਰਡ ਸਟ੍ਰਕਚਰਲ ਇੰਜੀਨੀਅਰ ਅਤੇ ਰਜਿਸਟਰਡ ਜਿਓ ਟੈਕਨੀਕਲ ਇੰਜੀਨੀਅਰ, ਵਪਾਰਕ ਇਮਾਰਤਾਂ ਵਿੱਚ ਬੱਚਿਆਂ ਦੀ ਦੇਖਭਾਲ ਵਾਲੇ ਕਮਰਿਆਂ ਅਤੇ ਦੁੱਧ ਪਿਲਾਉਣ ਵਾਲੇ ਕਮਰਿਆਂ ਦਾ ਪ੍ਰਬੰਧ, ADV-32, ਬਿਲਡਿੰਗ ਡਿਪਾਰਟਮੈਂਟ


ਜੇ ਤੁਸੀਂ ਛਾਤੀ ਤੋਂ ਦੁੱਧ ਪਿਲਾਉਣ ਸੰਬੰਧੀ ਵਿਤਕਰੇ ਜਾਂ ਪਰੇਸ਼ਾਨੀ ਤੋਂ ਪੀੜਤ ਹੋ ਤਾਂ ਕੀ ਕਰਨਾ ਹੈ?

ਕੋਈ ਵੀ ਔਰਤ ਜਿਸ ਨੂੰ ਲਗਦਾ ਹੈ ਕਿ ਉਸ ਨਾਲ ਉਪਰੋਕਤ ਵਰਣਨ ਕੀਤੇ ਖੇਤਰਾਂ ਵਿੱਚ ਛਾਤੀ ਤੋਂ ਦੁੱਧ ਪਿਲਾਉਣ ਦੇ ਅਧਾਰ 'ਤੇ ਵਿਤਕਰਾ ਜਾਂ ਪਰੇਸ਼ਾਨ ਕੀਤਾ ਗਿਆ ਹੈ ਉਹ EOC ਨੂੰ **ਲਿਖਤੀ ਰੂਪ ਵਿੱਚ** ਇੱਕ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਅਤੇ ਸ਼ਿਕਾਇਤ EOC ਨੂੰ ਨਿਮਨਲਿਖਿਤ ਚੈਨਲਾਂ ਵਿੱਚੋਂ ਕਿਸੇ ਦੁਆਰਾ ਭੇਜ ਸਕਦੀ ਹੈ:

 ਡਾਕ ਦੁਆਰਾ ਪੱਤਰ

 [EOC ਵੈਬਸਾਈਟ 'ਤੇ ਆਨਲਾਈਨ ਫਾਰਮ](#)

 ਫੋਨ

 EOC ਆਫਿਸ ਵਿੱਚ ਵਿਅਕਤੀਗਤ ਰੂਪ ਵਿੱਚ

ਵਿਤਕਰਾ-ਵਿਰੋਧੀ ਆਰਡੀਨੈਂਸਾਂ ਦੇ ਸੰਬੰਧ ਵਿੱਚ ਪੁੱਛਗਿੱਛ: [On-line Enquiry Form](#)

ਵਿਤਕਰਾ-ਵਿਰੋਧੀ ਆਰਡੀਨੈਂਸਾਂ ਦੇ ਸੰਬੰਧ ਵਿੱਚ ਸ਼ਿਕਾਇਤ: [On-line Complaint Form](#)

EOC ਦੀਆਂ ਸੇਵਾਵਾਂ ਦੇ ਸੰਬੰਧ ਵਿੱਚ ਪੁੱਛਗਿੱਛ ਅਤੇ ਸ਼ਿਕਾਇਤ: [On-line Form](#)

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:

ਈਕਵਲ ਆਪਰਟਿਊਨਿਟੀਜ਼ ਕਮਿਸ਼ਨ

(Equal Opportunities Commission)

ਟੈਲੀ: (852) 2511 8211 (ਸਿਰਫ ਆਮ ਪੁੱਛਗਿੱਛ ਲਈ)

ਫੈਕਸ: (852) 2511 8142

ਪਤਾ: 16/F, 41 Heung Yip Road, Wong Chuk Hang, Hong Kong.

ਈਮੇਲ: eoc@eoc.org.hk (ਸਿਰਫ ਆਮ ਪੁੱਛਗਿੱਛ ਲਈ)

SMS ਸੇਵਾਵਾਂ: 6972566616538 (ਸੁਣਨ ਵਿੱਚ ਅਸਧਾਰਨ/ਬੋਲਣ ਵਿੱਚ ਅਸਧਾਰਨ ਲੋਕਾਂ ਦੁਆਰਾ ਪੁੱਛਗਿੱਛ ਲਈ)

(ਵਿਤਕਰਾ-ਵਿਰੋਧੀ ਆਰਡੀਨੈਂਸ ਦੇ ਤਹਿਤ ਪੁੱਛਗਿੱਛ ਅਤੇ ਸ਼ਿਕਾਇਤਾਂ ਲਈ, ਕਿਰਪਾ ਕਰਕੇ ਉਪਰੋਕਤ ਆਨਲਾਈਨ ਫਾਰਮ ਦੀ ਵਰਤੋਂ ਕਰੋ।)



平等機會委員會
EQUAL OPPORTUNITIES COMMISSION

April 2021

ਨੋਟ: ਇਹ ਪਰਚਾ ਸਿਰਫ ਹਵਾਲੇ ਲਈ ਹੈ ਅਤੇ ਕਾਨੂੰਨੀ ਸਲਾਹ ਦੇ ਵਿਕਲਪ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ।